

# ਕੀ ਤੁਹਾਡਾ ਬੇਬੀ ਸੁਣ ਸਕਦਾ ਹੈ?

## ਸੁਣਨ-ਸ਼ਕਤੀ ਦੀ ਘਾਟ ਲਈ ਅਸੀਂ ਬੇਬੀ ਨੂੰ ਸਕਰੀਨ ਕਿਉਂ ਕਰਦੇ ਹਾਂ

1,000 ਵਿੱਚੋਂ ਵਿੱਚੋਂ 1 ਬੇਬੀ ਨੂੰ ਸੁਣਨ-ਸ਼ਕਤੀ ਦੀ ਘਾਟ ਹੁੰਦੀ ਹੈ। ਪੰਜ ਸਾਲ ਉਮਰ ਤੀਕ ਦੇ ਹੋਰ ਬੇਬੀਆਂ ਨੂੰ ਸੁਣਨ-ਸ਼ਕਤੀ ਘਾਟ ਹੁੰਦੀ ਹੈ। ਬੱਚੇ ਕੁਝ ਸ਼ੋਰ ਸੁਣ ਸਕਦੇ ਹਨ ਪਰ ਕੁਝ ਹੋਰ ਸ਼ੋਰ ਨਹੀਂ ਸੁਣ ਸਕਦੇ ਜਿਸ ਨਾਲ ਉਨ੍ਹਾਂ ਨੂੰ ਬੋਲਣ ਅਤੇ ਭਾਸ਼ਾ ਸਿੱਖਣ ਵਿੱਚ ਕਠਨਾਈ ਆਉਂਦੀ ਹੈ। ਇਸ ਨਾਲ ਵਿਵਹਾਰਿਕ ਤੇ ਭਾਵਾਤਮਿਕ ਚਣੌਤੀਆਂ ਪੈਦਾ ਹੋ ਸਕਦੀਆਂ ਹਨ।

ਇੰਨਫੈਂਟ ਹੀਅਰਿੰਗ ਪ੍ਰੋਗਰਾਮ ਹਸਪਤਾਲ ਜਾਂ ਭਾਈਚਾਰਿਕ ਸੈਟਿੰਗ ਵਿੱਚ ਨਵਜੰਮਿਆਂ ਦੀ ਸੁਣਨ-ਸ਼ਕਤੀ ਦੀ ਸਕਰੀਨਿੰਗ ਮੁਹੱਈਆ ਕਰਦਾ ਹੈ ਅਤੇ:

- ਸੁਣਨ-ਸ਼ਕਤੀ ਦੀ ਸਦੀਵੀ ਘਾਟ ਵਾਲੇ ਨਵਜੰਮਿਆਂ ਦੀ ਸ਼ਨਾਖ਼ਤ ਕਰਦਾ ਹੈ
- ਭਾਸ਼ਾਈ ਵਿਕਾਸ ਵਿੱਚ ਇਸ ਤਰ੍ਹਾਂ ਸਮਰਥਣ ਦਿੰਦਾ ਹੈ ਤਾਂਜੇ ਉਹ ਸਕੂਲ ਸ਼ੁਰੂ ਕਰਨ ਲਈ ਤਿਆਰ ਹੋ ਜਾਣ
- ਅਜਿਹੇ ਬੱਚਿਆਂ, ਜਿੰਨ੍ਹਾਂ ਨੂੰ ਸੁਣਨ-ਸ਼ਕਤੀ ਦੀ ਘਾਟ ਦਾ ਖ਼ਤਰਾ ਹੋਵੇ, ਦੀ ਸ਼ਨਾਖ਼ਤ ਤੇ ਨਿਗਰਾਨੀ ਕਰਦਾ ਹੈ

## ਮੇਰੇ ਬੇਬੀ ਨੂੰ ਕਿਵੇਂ ਸਕਰੀਨ ਕੀਤਾ ਜਾਂਦਾ ਹੈ?

ਇਹ ਟੈਸਟ ਆਮ ਕਰਕੇ ਮੰਨਣਯੋਗ, ਤਤਕਾਲੀ, ਅਤੇ ਤੁਰਤ ਨਤੀਜੇ ਦਿੰਦੇ ਹਨ। ਉਹ ਤੁਹਾਡੇ ਬੇਬੀ ਦੇ ਕੰਨ ਅਤੇ ਦਿਮਾਗ ਵਿੱਚ ਭੇਜੀ ਮੱਧਮ ਅਵਾਜ਼ ਦੇ ਪ੍ਰਤੀਕਰਮ ਮਾਪਦੇ ਹਨ ਅਤੇ ਛੋਟੇ ਜਿਹੇ ਸਟਿੱਕਰ ਵੀ ਤੁਹਾਡੇ ਬੇਬੀ ਦੇ ਸਿਰ 'ਤੇ ਲਗਾਏ ਜਾ ਸਕਦੇ ਹਨ।



## ਤਿਆਰੀ ਕਰਨ ਲਈ, ਕ੍ਰਿਪਾ ਕਰਕੇ:

- ਟੈਸਟ ਵਾਲੇ ਦਿਨ ਬੇਬੀ ਦੇ ਸਿਰ 'ਤੇ ਲੋਸ਼ਨ ਲਾਉਣ ਤੋਂ ਪਰਹੇਜ਼ ਕਰੋ
- ਐਂਪੁਆਇੰਟਮੈਂਟ ਤੋਂ ਕੁਝ ਕੁ ਸਮਾਂ ਪਹਿਲਾਂ ਬੇਬੀ ਨੂੰ ਦੁੱਧ ਪਲਾ ਲਉ
- ਆਪਣੇ ਬੇਬੀ ਨੂੰ ਕਾਰ ਸੀਟ 'ਤੇ ਸੁੱਤਿਆਂ ਜਾਂ ਅਰਾਮ ਵਿੱਚ ਸ਼ਾਂਤ ਮੁਦਰਾ ਵਿੱਚ ਲਿਆਉ

## ਇਹ ਵਸਤਾਂ ਲਿਆਉਣੀਆਂ ਨਾ ਭੁੱਲੋ:

- ਬੇਬੀ ਦਾ ਆਂਟੇਰੀਓ ਹੈਲਥ ਕਾਰਡ ਨੰਬਰ (ਜੇ ਉਪਲਬਧ ਹੋਵੇ)
- ਬੇਬੀ ਨੂੰ ਸ਼ਾਂਤ ਰੱਖਣ ਲਈ ਕੰਮਬਲ ਅਤੇ ਹੋਰ ਵਸਤਾਂ:
- ਵੱਧ ਡਾਇਪਰਜ਼ ਅਤੇ ਕੱਪੜੇ

## ਇਹ ਪਤਾ ਕਰਨਾ ਕਿ ਕੀ ਤੁਹਾਡੇ ਬੇਬੀ ਦੀ ਸੁਣਨ-ਸ਼ਕਤੀ ਵਿੱਚ ਘਾਟ ਦਾ ਵਧੇਰੇ ਖ਼ਤਰਾ ਹੈ

ਅਜਿਹੇ ਬੇਬੀ ਜਿੰਨ੍ਹਾਂ ਨੂੰ ਸੁਣਨ-ਸ਼ਕਤੀ ਦੀ ਘਾਟ ਦਾ ਖ਼ਤਰਾ ਹੁੰਦਾ ਹੈ ਦੀ ਨਗਰਾਨੀ ਰੱਖੀ ਜਾਵੇਗੀ। ਹਸਪਤਾਲ ਜਾਂ ਦਾਈ ਵੱਲੋਂ ਸਕਰੀਨਿੰਗ ਲਈ ਲਏ ਗਏ ਖੂਨ ਦੇ ਅਜਿਹੇ ਨਮੂਨਿਆਂ ਦੀ ਹੇਠ ਦਰਜ ਵਾਸਤੇ ਸਕਰੀਨਿੰਗ ਕੀਤੀ ਜਾ ਸਕਦੀ ਹੈ:

- ਸਾਈਟੋਮੈਗਲਾਵਾਇਰਸ (Cytomegalovirus) ਦੀ ਲਾਗ-ਜਨਮ ਸਮੇਂ ਬੇਬੀ ਅਜਿਹੇ ਕੋਈ ਲੱਛਣ ਜ਼ਾਹਰ ਨਹੀਂ ਕਰਦਾ ਕਿ ਬਿਆਦ ਵਿੱਚ ਉਸ ਨੂੰ ਸੁਣਨ-ਸ਼ਕਤੀ ਦੀ ਘਾਟ ਹੋ ਸਕਦੀ ਹੈ

- ਜਨੈਟਿਕ ਖ਼ਤਰਿਆਂ ਦੇ ਕੁਝ ਆਮ ਕਾਰਨ- ਪਰਿਵਾਰਿਕ ਪਛੇਕੜ ਵਿੱਚ ਸੁਣਨ-ਸ਼ਕਤੀ ਦੀ ਆਮ ਤੌਰ ਤੇ ਕੋਈ ਅਜਿਹੀ ਘਾਟ ਨਹੀਂ ਕਿ ਤੁਹਾਨੂੰ ਇਨ੍ਹਾਂ ਵਿੱਚੋਂ ਇੱਕ ਚੁਣਨਾ ਪਵੇ:

- ਸਹਿਮਤੀ** – ਜੇ ਖ਼ਤਰਾ ਪਾਇਆ ਜਾਂਦਾ ਹੈ ਤਾਂ ਨਤੀਜਿਆਂ ਸਮੇਤ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।
- ਇਨਕਾਰ** – ਤੁਹਾਡੇ ਬੇਬੀ ਦੀ ਖ਼ਤਰੇ ਕਾਰਨ ਸਕਰੀਨ ਨਹੀਂ ਕੀਤੀ ਜਾਵੇਗੀ। ਸੁਣਨ-ਸ਼ਕਤੀ ਵਿੱਚ ਤਬਦੀਲੀਆਂ ਤੁਰਤ ਹੀ ਨਹੀਂ ਲੱਭ ਸਕਦੀਆਂ ਅਤੇ ਬੋਲਣ ਅਤੇ ਭਾਸ਼ਾਈ ਵਿਕਾਸ ਹੋਣ ਵਿੱਚ ਦੇਰ ਲੱਗ ਸਕਦੀ ਹੈ।

## ਜੇ ਮੇਰਾ ਬੇਬੀ ਅਗਲੇ ਹੀਰਿੰਗ ਸਕਰੀਨ ਵਿੱਚ ਪਾਸ ਨਹੀਂ ਹੁੰਦਾ ਤਾਂ ਕੀ ਹੋਵੇਗਾ?

ਤੁਹਾਡੇ ਬੇਬੀ ਨੂੰ ਇਨਫ਼ੋਟ ਹੀਰਿੰਗ ਪ੍ਰੋਗਰਾਮ ਅਧੀਨ ਆਡੀਓਲੋਜਿਸਟ ਕੋਲ ਭੇਜਿਆ ਜਾਵੇਗਾ ਜਿਸ ਪਾਸ ਸੁਣਨ-ਸ਼ਕਤੀ ਦੇ ਮੁਕੰਮਲ ਮੁਲਾਂਕਣ ਲਈ ਸਿਖਲਾਈ ਤੇ ਸਾਜ਼ੋ-ਸਮਾਨ ਹੁੰਦਾ ਹੈ।

## ਕੀ ਮੇਰੇ ਬੱਚੇ ਦੇ ਬਿਆਦ ਦੇ ਜੀਵਨ ਵਿੱਚ ਸੁਣਨ-ਸ਼ਕਤੀ ਵਿੱਚ ਘਾਟ ਵਾਪਰ ਸਕਦੀ ਹੈ?

ਬਚਪਨ ਦੌਰਾਨ ਸੁਣਨ-ਸ਼ਕਤੀ ਦੀ ਘਾਟ ਵਾਪਰ ਸਕਦੀ ਹੈ। ਜੇ ਤੁਹਾਨੂੰ ਉਨ੍ਹਾਂ ਦੇ ਸੁਣਨ-ਸ਼ਕਤੀ ਜਾਂ ਭਾਸ਼ਾਈ ਵਿਕਾਸ ਬਾਰੇ ਚਿੰਤਾ ਹੋਵੇ ਤਾਂ ਤੁਹਾਨੂੰ ਆਪਣੇ ਬੇਬੀ ਦਾ ਆਡੀਓਲੋਜਿਸਟ ਵੱਲੋਂ ਟੈਸਟ ਕਰਵਾਉਣਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਈਟ 'ਤੇ ਜਾਓ:  
[ontario.ca/infantheating](http://ontario.ca/infantheating)